

Sri Guru Granth Sahib

Displaying 116 of

ਮਨਮੁਖ ਖੋਟੀ ਰਾਸਿ ਖੋਟਾ ਪਾਸਾਰਾ ॥

Manamukh Khottee Raas Khottaa Paasaaraa ||

The wealth of the self-willed manmukhs is false, and false is their ostentatious display.

ਮਾਝ (ਮਃ ੩) ਅਸਟ (੧੧) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੧

Raag Maajh Guru Amar Das

ਕੂੜੁ ਕਮਾਵਨਿ ਦੁਖੁ ਲਾਗੈ ਭਾਰਾ ॥

Koorr Kamaavan Dhukh Laagai Bhaaraa ||

They practice falsehood, and suffer terrible pain.

ਮਾਝ (ਮਃ ੩) ਅਸਟ (੧੧) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੧

Raag Maajh Guru Amar Das

ਭਰਮੇ ਭੂਲੇ ਫਿਰਨਿ ਦਿਨ ਰਾਤੀ ਮਰਿ ਜਨਮਹਿ ਜਨਮੁ ਗਵਾਵਣਿਆ ॥੭॥

Bharamae Bhoolae Firan Dhin Raathee Mar Janamehi Janam Gavaavaniaa ||7||

Deluded by doubt, they wander day and night; through birth and death, they lose their lives. ||7||

ਮਾਝ (ਮਃ ੩) ਅਸਟ (੧੧) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੧

Raag Maajh Guru Amar Das

ਸਚਾ ਸਾਹਿਬੁ ਮੈ ਅਤਿ ਪਿਆਰਾ ॥

Sachaa Saahib Mai Ath Piaaraa ||

My True Lord and Master is very dear to me.

ਮਾਝ (ਮਃ ੩) ਅਸਟ (੧੧) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੨

Raag Maajh Guru Amar Das

ਪੂਰੇ ਗੁਰ ਕੈ ਸਬਦਿ ਅਧਾਰਾ ॥

Poorae Gur Kai Sabadh Adhhaaraa ||

The Shabad of the Perfect Guru is my Support.

ਮਾਝ (ਮਃ ੩) ਅਸਟ (੧੧) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੨

Raag Maajh Guru Amar Das

ਨਾਨਕ ਨਾਮਿ ਮਿਲੈ ਵਡਿਆਈ ਦੁਖੁ ਸੁਖੁ ਸਮ ਕਰਿ ਜਾਨਣਿਆ ॥੮॥੧੦॥੧੧॥

Naanak Naam Milai Vaddiaaee Dhukh Sukh Sam Kar Jaananiaa ||8||10||11||

O Nanak, one who obtains the Greatness of the Naam, looks upon pain and pleasure as one and the same. ||8||10||11||

ਮਾਝ (ਮਃ ੩) ਅਸਟ (੧੧) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੩

Raag Maajh Guru Amar Das

ਮਾਝ ਮਹਲਾ ੩ ॥

Maajh Mehalaa 3 ॥

Maajh, Third Mehl:

ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੬

ਤੇਰੀਆ ਖਾਣੀ ਤੇਰੀਆ ਬਾਣੀ ॥

Thaereeeaa Khaanee Thaereeeaa Baanee ॥

The four sources of creation are Yours; the spoken word is Yours.

ਮਾਝ (ਮਃ ੩) ਅਸਟ (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੪

Raag Maajh Guru Amar Das

ਬਿਨੁ ਨਾਵੈ ਸਭ ਭਰਮਿ ਭੁਲਾਣੀ ॥

Bin Naavai Sabh Bharam Bhulaanee ॥

Without the Name, all are deluded by doubt.

ਮਾਝ (ਮਃ ੩) ਅਸਟ (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੪

Raag Maajh Guru Amar Das

ਗੁਰ ਸੇਵਾ ਤੇ ਹਰਿ ਨਾਮੁ ਪਾਇਆ ਬਿਨੁ ਸਤਿਗੁਰ ਕੋਇ ਨ ਪਾਵਣਿਆ ॥੧॥

Gur Saevaa Thae Har Naam Paaeiaa Bin Sathigur Koe N Paavaniaa ॥1॥

Serving the Guru, the Lord's Name is obtained. Without the True Guru, no one can receive it. ॥1॥

ਮਾਝ (ਮਃ ੩) ਅਸਟ (੧੨) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੪

Raag Maajh Guru Amar Das

ਹਉ ਵਾਰੀ ਜੀਉ ਵਾਰੀ ਹਰਿ ਸੇਤੀ ਚਿਤੁ ਲਾਵਣਿਆ ॥

Ho Vaaree Jeeo Vaaree Har Saethee Chith Laavaniaa ॥

I am a sacrifice, my soul is a sacrifice, to those who focus their consciousness on the Lord.

ਮਾਝ (ਮਃ ੩) ਅਸਟ (੧੨) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੫

Raag Maajh Guru Amar Das

ਹਰਿ ਸਚਾ ਗੁਰ ਭਗਤੀ ਪਾਈਐ ਸਹਜੇ ਮੰਨਿ ਵਸਾਵਣਿਆ ॥੧॥ ਰਹਾਉ ॥

Har Sachaa Gur Bhagathee Paaeeai Sehajae Mann Vasaavaniaa ॥1॥ Rehaao ॥

Through devotion to the Guru, the True One is found; He comes to abide in the mind, with intuitive ease.

॥1॥Pause॥

ਮਾਝ (ਮਃ ੩) ਅਸਟ (੧੨) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੫

Raag Maajh Guru Amar Das

ਸਤਿਗੁਰੁ ਸੇਵੇ ਤਾ ਸਭ ਕਿਛੁ ਪਾਏ ॥

Sathigur Saevae Thaa Sabh Kishh Paaeae ||

Serving the True Guru, all things are obtained.

ਮਾਝ (ਮਃ ੩) ਅਸਟ (੧੨) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੬

Raag Maajh Guru Amar Das

ਜੇਹੀ ਮਨਸਾ ਕਰਿ ਲਾਗੈ ਤੇਹਾ ਫਲੁ ਪਾਏ ॥

Jaehee Manasaa Kar Laagai Thaehaa Fal Paaeae ||

As are the desires one harbors, so are the rewards one receives.

ਮਾਝ (ਮਃ ੩) ਅਸਟ (੧੨) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੬

Raag Maajh Guru Amar Das

ਸਤਿਗੁਰੁ ਦਾਤਾ ਸਭਨਾ ਵਧੂ ਕਾ ਪੂਰੈ ਭਾਗਿ ਮਿਲਾਵਣਿਆ ॥੨॥

Sathigur Dhaathaa Sabhanaa Vathhoo Kaa Poorai Bhaag Milaavaniaa ||2||

The True Guru is the Giver of all things; through perfect destiny, He is met. ||2||

ਮਾਝ (ਮਃ ੩) ਅਸਟ (੧੨) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੭

Raag Maajh Guru Amar Das

ਇਹੁ ਮਨੁ ਮੈਲਾ ਇਕੁ ਨ ਧਿਆਏ ॥

Eihu Man Mailaa Eik N Dhiaaeae ||

This mind is filthy and polluted; it does not meditate on the One.

ਮਾਝ (ਮਃ ੩) ਅਸਟ (੧੨) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੭

Raag Maajh Guru Amar Das

ਅੰਤਰਿ ਮੈਲੁ ਲਾਗੀ ਬਹੁ ਦੂਜੈ ਭਾਏ ॥

Anthar Mail Laagee Bahu Dhoojai Bhaaeae ||

Deep within, it is soiled and stained by the love of duality.

ਮਾਝ (ਮਃ ੩) ਅਸਟ (੧੨) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੮

Raag Maajh Guru Amar Das

ਤਟਿ ਤੀਰਥਿ ਦਿਸੰਤਰਿ ਭਵੈ ਅਹੰਕਾਰੀ ਹੋਰੁ ਵਧੇਰੈ ਹਉਮੈ ਮਲੁ ਲਾਵਣਿਆ ॥੩॥

Thatt Theerathh Dhisanthar Bhavai Ahankaaree Hor Vadhhaerai Houmai Mal Laavaniaa ||3||

The egotists may go on pilgrimages to holy rivers, sacred shrines and foreign lands, but they only gather more of the dirt of egotism. ||3||

ਮਾਝ (ਮਃ ੩) ਅਸਟ (੧੨) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੮

Raag Maajh Guru Amar Das

ਸਤਿਗੁਰੁ ਸੇਵੇ ਤਾ ਮਲੁ ਜਾਏ ॥

Sathigur Saevae Thaa Mal Jaaeae ||

Serving the True Guru, filth and pollution are removed.

ਮਾਝ (ਮਃ ੩) ਅਸਟ (੧੨) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੯

Raag Maajh Guru Amar Das

ਜੀਵਤੁ ਮਰੈ ਹਰਿ ਸਿਉ ਚਿਤੁ ਲਾਏ ॥

Jeevath Marai Har Sio Chith Laaeae ||

Those who focus their consciousness on the Lord remain dead while yet alive.

ਮਾਝ (ਮਃ ੩) ਅਸਟ (੧੨) ੮:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੯

Raag Maajh Guru Amar Das

ਹਰਿ ਨਿਰਮਲੁ ਸਚੁ ਮੈਲੁ ਨ ਲਾਗੈ ਸਚਿ ਲਾਗੈ ਮੈਲੁ ਗਵਾਵਣਿਆ ॥੪॥

Har Niramal Sach Mail N Laagai Sach Laagai Mail Gavaavaniaa ||4||

The True Lord is Pure; no filth sticks to Him. Those who are attached to the True One have their filth washed away. ||4||

ਮਾਝ (ਮਃ ੩) ਅਸਟ (੧੨) ੮:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੯

Raag Maajh Guru Amar Das

ਬਾਝੁ ਗੁਰੂ ਹੈ ਅੰਧੁ ਗੁਬਾਰਾ ॥

Baajh Guroo Hai Andhh Gubaaraa ||

Without the Guru, there is only pitch darkness.

ਮਾਝ (ਮਃ ੩) ਅਸਟ (੧੨) ੫:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੦

Raag Maajh Guru Amar Das

ਅਗਿਆਨੀ ਅੰਧਾ ਅੰਧੁ ਅੰਧਾਰਾ ॥

Agiaanee Andhhaa Andhh Andhhaaraa ||

The ignorant ones are blind-there is only utter darkness for them.

ਮਾਝ (ਮਃ ੩) ਅਸਟ (੧੨) ੫:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੦

Raag Maajh Guru Amar Das

ਬਿਸਟਾ ਕੇ ਕੀੜੇ ਬਿਸਟਾ ਕਮਾਵਹਿ ਫਿਰਿ ਬਿਸਟਾ ਮਾਹਿ ਪਚਾਵਣਿਆ ॥੫॥

Bisattaa Kae Keerrae Bisattaa Kamaavehi Fir Bisattaa Maahi Pachaavaniaa ||5||

The maggots in manure do filthy deeds, and in filth they rot and putrefy. ||5||

ਮਾਝ (ਮਃ ੩) ਅਸਟ (੧੨) ੫:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੧

Raag Maajh Guru Amar Das

ਮੁਕਤੇ ਸੇਵੇ ਮੁਕਤਾ ਹੋਵੈ ॥

Mukathae Saevae Mukathaa Hovai ||

Serving the Lord of Liberation, liberation is achieved.

ਮਾਝ (ਮਃ ੩) ਅਸਟ (੧੨) ੬:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੧

Raag Maajh Guru Amar Das

ਹਉਮੈ ਮਮਤਾ ਸਬਦੇ ਖੋਵੈ ॥

Houmai Mamathaa Sabadhae Khovai ||

The Word of the Shabad eradicates egotism and possessiveness.

ਮਾਝ (ਮਃ ੩) ਅਸਟ (੧੨) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੧੨

Raag Maajh Guru Amar Das

ਅਨਦਿਨੁ ਹਰਿ ਜੀਉ ਸਚਾ ਸੇਵੀ ਪੂਰੈ ਭਾਗਿ ਗੁਰੁ ਪਾਵਣਿਆ ॥੬॥

Anadhin Har Jeeo Sachaa Saevee Poorai Bhaag Gur Paavaniaa ||6||

So serve the Dear True Lord, night and day. By perfect good destiny, the Guru is found. ||6||

ਮਾਝ (ਮਃ ੩) ਅਸਟ (੧੨) ੬:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੧੨

Raag Maajh Guru Amar Das

ਆਪੇ ਬਖਸੇ ਮੇਲਿ ਮਿਲਾਏ ॥

Aapae Bakhasae Mael Milaaeae ||

He Himself forgives and unites in His Union.

ਮਾਝ (ਮਃ ੩) ਅਸਟ (੧੨) ੭:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੧੩

Raag Maajh Guru Amar Das

ਪੂਰੇ ਗੁਰ ਤੇ ਨਾਮੁ ਨਿਧਿ ਪਾਏ ॥

Poorae Gur Thae Naam Nidhh Paaeae ||

From the Perfect Guru, the Treasure of the Naam is obtained.

ਮਾਝ (ਮਃ ੩) ਅਸਟ (੧੨) ੭:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੧੩

Raag Maajh Guru Amar Das

ਸਚੈ ਨਾਮਿ ਸਦਾ ਮਨੁ ਸਚਾ ਸਚੁ ਸੇਵੇ ਦੁਖੁ ਗਵਾਵਣਿਆ ॥੭॥

Sachai Naam Sadhaa Man Sachaa Sach Saevae Dhukh Gavaavaniaa ||7||

By the True Name, the mind is made true forever. Serving the True Lord, sorrow is driven out. ||7||

ਮਾਝ (ਮਃ ੩) ਅਸਟ (੧੨) ੭:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੧੩

Raag Maajh Guru Amar Das

ਸਦਾ ਹਜੂਰਿ ਦੂਰਿ ਨ ਜਾਣਹੁ ॥

Sadhaa Hajoor Dhoor N Jaanahu ||

He is always close at hand-do not think that He is far away.

ਮਾਝ (ਮਃ ੩) ਅਸਟ (੧੨) ੮:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੧੪

Raag Maajh Guru Amar Das

ਗੁਰ ਸਬਦੀ ਹਰਿ ਅੰਤਰਿ ਪਛਾਣਹੁ ॥

Gur Sabadhee Har Anthar Pashhaanahu ||

Through the Word of the Guru's Shabad, recognize the Lord deep within your own being.

ਮਾਝ (ਮਃ ੩) ਅਸਟ (੧੨) ੮:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੧੪

Raag Maajh Guru Amar Das

ਨਾਨਕ ਨਾਮਿ ਮਿਲੈ ਵਡਿਆਈ ਪੂਰੇ ਗੁਰ ਤੇ ਪਾਵਣਿਆ ॥੮॥੧੧॥੧੨॥

Naanak Naam Milai Vaddiaaeee Poorae Gur Thae Paavaniaa ||8||11||12||

O Nanak, through the Naam, glorious greatness is received. Through the Perfect Guru, the Naam is obtained. ||8||11||12||

ਮਾਝ (ਮਃ ੩) ਅਸਟ (੧੨) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੧੪

Raag Maajh Guru Amar Das

ਮਾਝ ਮਹਲਾ ੩ ॥

Maajh Mehalaa 3 ||

Maajh, Third Mehl:

ਮਾਝ (ਮਃ ੩) ਗੁਰੂ ਗ੍ਰੰਥ ਸਾਹਿਬ ਅੰਗ ੧੧੬

ਐਥੈ ਸਾਚੇ ਸੁ ਆਗੈ ਸਾਚੇ ॥

Aithhai Saachae S Aagai Saachae ||

Those who are True here, are True hereafter as well.

ਮਾਝ (ਮਃ ੩) ਅਸਟ (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੧੫

Raag Maajh Guru Amar Das

ਮਨੁ ਸਚਾ ਸਚੈ ਸਬਦਿ ਰਾਚੇ ॥

Man Sachaa Sachai Sabadh Raachae ||

That mind is true, which is attuned to the True Shabad.

ਮਾਝ (ਮਃ ੩) ਅਸਟ (੧੩) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੧੬

Raag Maajh Guru Amar Das

ਸਚਾ ਸੇਵਹਿ ਸਚੁ ਕਮਾਵਹਿ ਸਚੇ ਸਚੁ ਕਮਾਵਣਿਆ ॥੧॥

Sachaa Saevehi Sach Kamaavehi Sacho Sach Kamaavaniaa ||1||

They serve the True One, and practice Truth; they earn Truth, and only Truth. ||1||

ਮਾਝ (ਮਃ ੩) ਅਸਟ (੧੩) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੧੬

Raag Maajh Guru Amar Das

ਹਉ ਵਾਰੀ ਜੀਉ ਵਾਰੀ ਸਚਾ ਨਾਮੁ ਮੰਨਿ ਵਸਾਵਣਿਆ ॥

Ho Vaaree Jeeo Vaaree Sachaa Naam Mann Vasaavaniaa ||

I am a sacrifice, my soul is a sacrifice, to those whose minds are filled with the True Name.

ਮਾਝ (ਮਃ ੩) ਅਸਟ (੧੩) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੬ ਪੰ. ੧੬

Raag Maajh Guru Amar Das

ਸਚੇ ਸੇਵਹਿ ਸਚਿ ਸਮਾਵਹਿ ਸਚੇ ਕੇ ਗੁਣ ਗਾਵਣਿਆ ॥੧॥ ਰਹਾਉ ॥

Sachae Saevehi Sach Samaavehi Sachae Kae Gun Gaavaniaa ||1|| Rehaao ||

They serve the True One, and are absorbed into the True One, singing the Glorious Praises of the True One. ||1||Pause||

ਮਾਝ (ਮਃ ੩) ਅਸਟ (੧੩) ੧:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੭

Raag Maajh Guru Amar Das

ਪੰਡਿਤ ਪੜਹਿ ਸਾਦੁ ਨ ਪਾਵਹਿ ॥

Panddith Parrehi Saadh N Paavehi ||

The Pandits, the religious scholars read, but they do not taste the essence.

ਮਾਝ (ਮਃ ੩) ਅਸਟ (੧੩) ੨:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੮

Raag Maajh Guru Amar Das

ਦੂਜੈ ਭਾਇ ਮਾਇਆ ਮਨੁ ਭਰਮਾਵਹਿ ॥

Dhoojai Bhaae Maaeiaa Man Bharamaavehi ||

In love with duality and Maya, their minds wander, unfocused.

ਮਾਝ (ਮਃ ੩) ਅਸਟ (੧੩) ੨:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੮

Raag Maajh Guru Amar Das

ਮਾਇਆ ਮੋਹਿ ਸਭ ਸੁਧਿ ਗਵਾਈ ਕਰਿ ਅਵਗਣ ਪਛੋਤਾਵਣਿਆ ॥੨॥

Maaeiaa Mohi Sabh Sudhh Gavaaee Kar Avagan Pashhothaavaniaa ||2||

The love of Maya has displaced all their understanding; making mistakes, they live in regret. ||2||

ਮਾਝ (ਮਃ ੩) ਅਸਟ (੧੩) ੨:੩ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੮

Raag Maajh Guru Amar Das

ਸਤਿਗੁਰੁ ਮਿਲੈ ਤਾ ਤਤੁ ਪਾਏ ॥

Sathigur Milai Thaa Thath Paaee ||

But if they should meet the True Guru, then they obtain the essence of reality;

ਮਾਝ (ਮਃ ੩) ਅਸਟ (੧੩) ੩:੧ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੯

Raag Maajh Guru Amar Das

ਹਰਿ ਕਾ ਨਾਮੁ ਮੰਨਿ ਵਸਾਏ ॥

Har Kaa Naam Mann Vasaaee ||

The Name of the Lord comes to dwell in their minds.

ਮਾਝ (ਮਃ ੩) ਅਸਟ (੧੩) ੩:੨ - ਗੁਰੂ ਗ੍ਰੰਥ ਸਾਹਿਬ : ਅੰਗ ੧੧੬ ਪੰ. ੧੯

Raag Maajh Guru Amar Das